




(imageless edition)

- III Level 3
- ଓ Punjabi
- ଓ Anu Gill
- ଓ Wiehan de Jager
- ଓ Tessa Welch



ବୁଲାଙ୍ଗ ମିଳିତରେ

This story originates from the African Storybook (africanstorybook.org) and is brought to you by Storybooks Canada in an effort to provide children's stories in Canada's many languages.

Written by: Tessa Welch
Illustrated by: Wiehan de Jager
Translated by: Anu Gill

ବୁଲାଙ୍ଗ ମିଳିତରେ
storybookscanada.ca

Storybooks Canada




<https://creativecommons.org/licenses/by/3.0>

Attribution 3.0 International License.

This work is licensed under a Creative Commons





ਬਹੁਤ ਸਮਾਂ ਪਹਿਲਾਂ ਤਿੰਨ ਕੁੜੀਆਂ ਲੱਕੜ ਇਕੱਠੀ ਕਰਨ ਲਈ
ਬਾਹਰ ਗਈਆਂ।

। କେବୁ ଦ୍ୱାରା ପ୍ରକାଶିତ ହେଲା ଏବଂ ଏହାର ମଧ୍ୟ କାହାର ମଧ୍ୟ
ମୁଣ୍ଡିଲା ଦେଖିଲା ଯାଏ କି କିମ୍ବା କିମ୍ବା କିମ୍ବା କିମ୍ବା
ମାତ୍ରାର ମଧ୍ୟ କିମ୍ବା କିମ୍ବା କିମ୍ବା କିମ୍ବା କିମ୍ବା କିମ୍ବା
କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା


। କିମ୍ବା କିମ୍ବା

କିମ୍ବା ଦେଖିଲା ଯାଏ କି କିମ୍ବା କିମ୍ବା କିମ୍ବା କିମ୍ବା
କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା
କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା

ਅਚਾਨਕ, ਉਹਨਾਂ ਨੂੰ ਅਹਿਸਾਸ ਹੋਇਆ ਕਿ ਦੇਰ ਹੋ ਗਈ ਹੈ।
ਉਹ ਛੇਤੀ ਪਿੰਡ ਵਾਪਸ ਆ ਗਈਆਂ।

ਜਦ ਕੁੱਤਾ ਵਾਪਸ ਆਇਆ, ਉਹ ਨੌਜੀਬਿੱਲ ਨੂੰ ਵੇਖ ਰਿਹਾ ਸੀ।
“ਨੌਜੀਬਿੱਲ, ਤੁੰ ਕਿੱਥੇ ਹੈ?” ਉਸ ਨੇ ਰੌਲਾ ਪਾਇਆ। “ਮੈਂ ਇੱਥੇ ਹਾਂ,
ਮੰਜੇ ਹੇਠ,” ਪਹਿਲਾ ਵਾਲ ਬੋਲਿਆ। “ਮੈਂ ਇੱਥੇ ਹਾਂ, ਦਰਵਾਜ਼ੇ ਦੇ
ਪਿੱਛੇ” ਦੂਜਾ ਵਾਲ ਬੋਲਿਆ। “ਮੈਂ ਇੱਥੇ ਹਾਂ, ਕਰਾਲ ਦੇ ਵਿੱਚ”
ਤੀਜਾ ਵਾਲ ਬੋਲਿਆ।

ପ୍ରାଚୀର ମୁହଁ ଫୁ ଛକ୍ତି ମହ ମଧ୍ୟ
ଶାଖାର ଦ ଉଦ୍‌ଦେଶ୍ୟ ପ୍ରଶ୍ନା ପାଇଁ । ମନ୍ତ୍ରର ଦ ଷାଷଠ ତଳ୍ଲି ଦିଅ ଶାଖା
ଦ ମୁହଁରର ତଳ୍ଲି, ଶାଖାର ଓର ଦିଅ ଛକ୍ତି ତଳ୍ଲି ଫ ମଧ୍ୟ । କିମ୍ବା
ଦିଅ ଉଦ୍‌ଦେଶ୍ୟ କିମ୍ବା ମହ ଦ ମଧ୍ୟ ଫ ଛକ୍ତିରେ, ଶାଖାର



ਇਸ ਲਈ ਨੌਜ਼ੀਬਿੱਲ ਵਾਪਸ ਨਦੀ ਨੂੰ ਇਕੱਲੀ ਚਲੀ ਗਈ। ਉਸ ਨੇ ਆਪਣਾ ਹਾਰ ਲੱਭਿਆ ਅਤੇ ਜਲਦਬਾਜ਼ੀ ਨਾਲ ਘਰ ਵੱਲ ਨੂੰ ਆਉਂਦੀ ਹਨੇਰੇ ਵਿੱਚ ਗੁੰਮ ਹੋ ਗਈ।

ਹਰ ਦਿਨ ਉਸ ਨੂੰ ਕੁੱਤੇ ਲਈ ਖਾਣਾਂ ਪਕਾਉਣਾਂ ਪੈਂਦਾ, ਝਾਤੂ ਲਾਉਣਾਂ ਪੈਂਦਾ ਅਤੇ ਉਸਦੀਆਂ ਚੀਜ਼ਾਂ ਨੂੰ ਧੋਣਾ ਪੈਂਦਾ ਸੀ। ਫਿਰ ਇੱਕ ਦਿਨ ਕੁੱਤੇ ਨੇ ਕਿਹਾ, “”ਨੌਜ਼ੀਬਿੱਲ, ਅੱਜ ਮੇਰੇ ਕੁਝ ਦੋਸਤ ਆ ਰਹੇ ਹਨ। ਮੇਰੇ ਵਾਪਸ ਆਉਣ ਤੋਂ ਪਹਿਲਾਂ, ਘਰ ਨੂੰ ਸੰਭਰਣਾ, ਭੋਜਨ ਪਕਾਦੇਣਾ ਅਤੇ ਮੇਰੀਆਂ ਚੀਜ਼ਾਂ ਨੂੰ ਧੋ ਦੇਣਾ।

। ପାନ୍ଦୁଲିଙ୍କର ମୁଦ୍ରାର ଦେଖିବାର ହାତ ଦେଇଲୁ ଏହାର ମଧ୍ୟରେ
। ପାନ୍ଦୁଲିଙ୍କ ମୁଦ୍ରାର ଦେଖିବାର ହାତ ଦେଇଲୁ ଏହାର ମଧ୍ୟରେ

“**ପାତ୍ରଙ୍କରବ ମେହିବି ଏ ଦୟାତ୍ମକ କରି ପାପ**
ଏ ହେଲା” । ପାତ୍ରଙ୍କରବ ହେଲା ଫୁଲରେ ଥିଲା ଏ ପାପ
“**ପାତ୍ରଙ୍କରବ ଫୁଲ କିମ୍ବା ମେହିବି ଏ ଦୟାତ୍ମକ**
ଏ ହେଲା” । ପାତ୍ରଙ୍କରବ ହେଲା ଫୁଲରେ ଥିଲା ଏ ପାପ

ਉਸਨੂੰ ਬਹੁਤ ਹੈਰਾਨੀ ਹੋਈ ਜਦ ਇੱਕ ਕੁੱਤੇ ਨੇ ਦਰਵਾਜ਼ਾ ਖੋਲ੍ਹਿਆ
ਅਤੇ ਕਿਹਾ, “ਤੂੰ ਕੀ ਚਾਹੁੰਦੀ ਹੈ?” “ਮੈਂ ਗੁੰਮ ਹਾਂ ਅਤੇ ਮੈਨੂੰ ਸੌਣ
ਲਈ ਜਗ੍ਹਾ ਦੀ ਲੋੜ ਹੈ,” ਨੌਜੀਬਿੱਲ ਨੇ ਕਿਹਾ। “ਅੰਦਰ ਆ, ਨਹੀਂ
ਤਾਂ ਮੈਂ ਤੁਹਾਨੂੰ ਵੱਡ ਦੇਵਾਂਗਾ!” ਕੁੱਤੇ ਨੇ ਕਿਹਾ। ਇਸ ਲਈ
ਨੌਜੀਬਿੱਲ ਅੰਦਰ ਚਲੀ ਗਈ।

ਫਿਰ ਕੁੱਤੇ ਨੇ ਕਿਹਾ, “ਮੇਰੇ ਲਈ ਖਾਣਾ ਬਣਾ!” “ਪਰ ਮੈਂ ਕੁੱਤੇ ਲਈ
ਪਹਿਲਾਂ ਕਦੇ ਵੀ ਖਾਣਾ ਨਹੀਂ ਬਣਾਇਆ,” ਉਸ ਨੇ ਜਵਾਬ ਦਿੱਤਾ।
“ਖਾਣਾ ਬਣਾ, ਨਹੀਂ ਤਾਂ ਮੈਂ ਤੁਹਾਨੂੰ ਵੱਡ ਦੇਵਾਂਗਾ!” ਕੁੱਤੇ ਨੇ ਕਿਹਾ।
ਇਸ ਲਈ ਨੌਜੀਬਿੱਲ ਨੇ ਕੁੱਤੇ ਲਈ ਕੁਝ ਭੋਜਨ ਬਣਾਇਆ।